

ਤਰੰਤ ਰਿਲੀਜ਼ ਲਈ

ਨੈਸ਼ਨਲ ਯੂਥ ਵੀਕ ਦੇ ਮੌਕੇ ਤੇ ਸਿਟੀ ਦੇ ਰੋਮਾਂਚਕ ਕਾਰਜਕਰਮਾਂ ਵਿੱਚ ਜ਼ਰੂਰ ਹਿੱਸਾ ਲਓ

ਕਾਰਜਕਰਮਾਂ ਵਿੱਚ ਸ਼ਾਮਲ ਹਨ ਡੀ.ਜੇ. ਪੂਲ ਪਾਰਟੀ, ਆਉਟਡੋਰ ਮੂਵੀ ਨਾਈਟ ਅਤੇ ਪਲਾਨਿੰਗ ਫਾਰ ਯੋਰ ਫਿਊਚਰ।

ਬ੍ਰੈਂਪਟਨ, ਓਨਟਾਰੀਓ (15 ਅਪ੍ਰੈਲ, 2019) – ਆਪਣਾ ਸਵਿਮਸੂਟ, ਕੰਬਲ ਅਤੇ ਨੇਟਬੁੱਕ ਲੈ ਕੇ ਆਓ!

ਇਸ ਸਾਲ, ਨੈਸ਼ਨਲ ਯੂਥ ਵੀਕ (National Youth Week) 1 ਤੋਂ 7 ਮਈ ਤੱਕ ਮਨਾਇਆ ਜਾਵੇਗਾ ਅਤੇ ਸਿਟੀ ਆਫ ਬ੍ਰੈਂਪਟਨ ਮਜ਼ੇਦਾਰ, ਮੁਫਤ ਕਾਰਜਕਰਮਾਂ ਦਾ ਆਯੋਜਨ ਕਰ ਰਹੀ ਹੈ।

ਇਹ ਕਾਰਜਕਰਮ ਇਸ ਤਰ੍ਹਾਂ ਹੋਣਗੇ।

ਡੀ.ਜੇ. ਪੂਲ ਪਾਰਟੀ (DJ Pool Party)

- ਸ਼ੁੱਕਰਵਾਰ, 3 ਮਈ | ਸ਼ਾਮ 7:30 ਵਜੇ ਤੋਂ ਰਾਤ 8:30 ਵਜੇ ਤੱਕ
10 ਤੋਂ 18 ਸਾਲ ਦੇ ਨੌਜਵਾਨਾਂ ਨੂੰ ਗੋਰ ਮੇਡੋਜ਼ ਕਮਿਊਨਿਟੀ ਸੈਂਟਰ (Gore Meadows Community Centre) ਵਿੱਚ ਪੂਲ ਪਾਰਟੀ ਲਈ ਸੱਦਾ ਦਿੱਤਾ ਜਾਂਦਾ ਹੈ। ਪਾਰਟੀ ਵਿੱਚ ਡੀ.ਜੇ. ਅਤੇ ਪੂਲ ਇਨਫਲੇਟੇਬਲਸ ਵੀ ਹੋਣਗੇ।

ਆਉਟਡੋਰ ਮੂਵੀ ਨਾਈਟ (Outdoor Movie Night)

- ਸ਼ਨੀਵਾਰ, 4 ਮਈ | ਰਾਤ 8:30 ਵਜੇ*
10 ਤੋਂ 18 ਸਾਲ ਦੇ ਨੌਜਵਾਨ ਸੈਂਚੂਰੀ ਗਾਰਡਨਸ ਪਾਰਕ (Century Gardens Park) ਆਉਟਡੋਰ ਮੂਵੀ ਨਾਈਟ ਲਈ ਆਪਣੇ ਕੰਬਲ ਅਤੇ ਕੁਰਸੀਆਂ ਨਾਲ ਲਿਆ ਸਕਦੇ ਹਨ। ਇੱਥੇ ਮੁਫਤ ਪੌਪਕੋਰਨ ਅਤੇ ਪੀਣ ਵਾਲੇ ਪਦਾਰਥਾਂ ਦਾ ਆਯੋਜਨ ਵੀ ਕੀਤਾ ਗਿਆ ਹੈ।

*ਕਿਰਪਾ ਕਰਕੇ ਆਪਣੀ ਥਾਂ ਲੈਣ ਲਈ ਰਾਤ 8 ਵਜੇ ਤੱਕ ਪਹੁੰਚੋ।

ਪਲਾਨਿੰਗ ਫਾਰ ਯੋਰ ਫਿਊਚਰ (Planning for Your Future)

- ਐਤਵਾਰ, 5 ਮਈ | ਸ਼ਾਮ 4:30 ਵਜੇ ਤੋਂ 6:30 ਵਜੇ ਤੱਕ
14 ਤੋਂ 18 ਸਾਲ ਦੇ ਨੌਜਵਾਨ ਕੈਸੀ ਕੈਂਪਬੈਲ ਕਮਿਊਨਿਟੀ ਸੈਂਟਰ (Cassie Campbell Community Centre) ਵਿੱਚ ਸਾਡੇ ਨਾਲ ਜੁੜ ਸਕਦੇ ਹਨ। ਇੱਥੇ ਇੱਕ ਮਹਿਮਾਨ ਸਪੀਕਰ, ਰਿਜ਼ਿਊਮੇ ਲਿਖਣ ਦੀ ਵਰਕਸ਼ਾਪ, ਇੰਟਰਵਿਊ ਕੁਸ਼ਲਤਾਵਾਂ ਅਤੇ ਸੁਝਾਵਾਂ ਦੀ ਵਰਕਸ਼ਾਪ, ਭਰਤੀ ਮੇਲਾ (ਰਿਕਰੂਟਮੈਂਟ ਫੇਅਰ) ਅਤੇ ਮੁਫਤ ਪਿੱਜਾ ਮਿਲਣ ਜਿਹੀਆਂ ਗਤੀਵਿਧੀਆਂ ਹੋਣਗੀਆਂ।

ਯੂਥ ਨਾਈਟਸ (Youth Nights)

ਸਿਟੀ ਨੇ 6 ਤੋਂ 17 ਸਾਲ ਦੇ ਨੌਜਵਾਨਾਂ ਲਈ ਹਫ਼ਤਾਵਾਰ ਯੂਥ ਨਾਈਟਸ ਦਾ ਆਯੋਜਨ ਕੀਤਾ ਹੈ। ਹਰ ਸ਼ੁੱਕਰਵਾਰ, ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ, ਪ੍ਰਤੀ ਵਿਅਕਤੀ \$2 ਦੀ ਫੀਸ ਦੇ ਨਾਲ, ਨੌਜਵਾਨਾਂ ਨੂੰ ਬ੍ਰੈਂਪਟਨ ਦੇ ਤਿੰਨ ਰੇਕ੍ਰੀਏਸ਼ਨ ਸੈਂਟਰਾਂ: ਕੈਸੀ ਕੈਂਪਬੈਲ ਕਮਿਊਨਿਟੀ ਸੈਂਟਰ (Cassie Campbell Community Centre), ਸੈਂਚੁਰੀ ਗਾਰਡਨਸ ਰੇਕ੍ਰੀਏਸ਼ਨ ਸੈਂਟਰ (Century Gardens Recreation Centre) ਅਤੇ ਗੋਰ ਮੇਡੋਜ਼ ਕਮਿਊਨਿਟੀ ਸੈਂਟਰ (Gore Meadows Community Centre) ਵਿੱਚ ਸਪੋਰਟਸ, ਡਾਂਸਿੰਗ ਆਦਿ ਦਾ ਅਨੰਦ ਮਾਣਨ ਲਈ ਸੱਦਾ ਦਿੱਤਾ ਜਾਂਦਾ ਹੈ। ਯੂਥ ਨਾਈਟਸ ਬਾਰੇ ਹੋਰ ਜਾਣਨ ਲਈ, www.brampton.ca/youth ਤੇ ਜਾਓ।

ਹਵਾਲਾ

“ਇੱਥੇ ਬ੍ਰੈਂਪਟਨ ਵਿੱਚ, ਅਸੀਂ ਸਾਡੇ ਨੌਜਵਾਨਾਂ ਨੂੰ ਸਿੱਖਣ, ਵਿਕਸਿਤ ਹੋਣ ਅਤੇ ਖੇਡਣ ਦੇ ਮੌਕੇ ਮੁਹੱਈਆ ਕਰਕੇ ਉਹਨਾਂ ਲਈ ਸਿਹਤਮੰਦ ਅਤੇ ਸੁਰੱਖਿਅਤ ਸ਼ਹਿਰ ਦਾ ਨਿਰਮਾਣ ਕਰਨਾ ਚਾਹੁੰਦੇ ਹਾਂ। ਨੈਸ਼ਨਲ ਯੂਥ ਵੀਕ ਮਜ਼ੇਦਾਰ ਅਤੇ ਮੁਫ਼ਤ ਗਤੀਵਿਧੀਆਂ ਪੇਸ਼ ਕਰਕੇ ਨੌਜਵਾਨਾਂ ਦੇ ਸਮਾਰੋਹ ਮਨਾਉਣ ਦਾ ਵਧੀਆ ਤਰੀਕਾ ਹੈ - ਇਹਨਾਂ ਵਿੱਚ ਨੌਜਵਾਨਾਂ ਨੂੰ ਸ਼ਾਮਲ ਹੋਣ ਅਤੇ ਅਨੰਦ ਮਾਣਨ ਵਾਸਤੇ ਉਤਸ਼ਾਹਿਤ ਕਰਨ ਲਈ - ਆਉਟਡੋਰ ਮੂਵੀ ਨਾਈਟ, ਕੈਰੀਅਰ ਪਲਾਨਿੰਗ ਦੇ ਨਾਲ-ਨਾਲ ਮਨੋਰੰਜਕ ਪੂਲ ਪਾਰਟੀ ਆਦਿ ਗਤੀਵਿਧੀਆਂ ਸ਼ਾਮਲ ਹਨ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

-30-

ਸਿਟੀ ਆਫ ਬ੍ਰੈਂਪਟਨ ਬਾਰੇ ਹੋਰ ਜਾਣਕਾਰੀ ਲਈ, www.brampton.ca ਤੇ ਜਾਓ ਜਾਂ ਸਾਨੂੰ [Twitter](https://twitter.com/brampton), [Facebook](https://facebook.com/brampton), ਅਤੇ [Instagram](https://instagram.com/brampton) ਤੇ ਫਾਲੋ ਕਰੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੀਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca